

ਤਰੰਤ ਰਿਲੀਜ਼ ਲਈ

ਬ੍ਰੈਂਪਟਨ ਸਾਰੇ ਵਿਕਰੇਤਾਵਾਂ ਦਾ ਸਿਟੀ ਨਾਲ ਕਾਰੋਬਾਰ ਕਰਨ ਲਈ ਸੁਆਗਤ ਕਰਦਾ ਹੈ

ਬ੍ਰੈਂਪਟਨ, ਓਨਟਾਰੀਓ (2 ਅਪ੍ਰੈਲ, 2019) – ਸਿਟੀ ਆਫ ਬ੍ਰੈਂਪਟਨ ਵੀਰਵਾਰ, 2 ਮਈ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਸਿਟੀ ਹਾਲ (City Hall) ਵਿੱਚ ਆਪਣੇ ਦੂਜੇ ਸਾਲਾਨਾ ਰਿਵਰਸ ਵੈਂਡਰ ਟ੍ਰੇਡਸ਼ੋ (Reverse Vendor Tradeshow) ਅਤੇ ਸੈਮੀਨਾਰਾਂ ਦਾ ਆਯੋਜਨ ਕਰ ਰਹੀ ਹੈ। ਇਹ ਵਿਕਰੇਤਾਵਾਂ ਨੂੰ ਸਿਟੀ ਦੇ ਨਾਲ ਕਾਰੋਬਾਰ ਕਰਨ ਲਈ ਲੋਕਾਂ, ਟੂਲਸ ਅਤੇ ਪ੍ਰਕਿਰਿਆਵਾਂ ਨਾਲ ਜੁੜਨ ਵਿੱਚ ਮਦਦ ਕਰਨਗੇ।

ਜੇਕਰ ਵਿਕਰੇਤਾਵਾਂ ਕੋਲ ਅਜਿਹਾ ਸਮਾਨ ਜਾਂ ਸੇਵਾਵਾਂ ਹਨ, ਜਿਹਨਾਂ ਨੂੰ ਉਹ ਸਿਟੀ ਆਫ ਬ੍ਰੈਂਪਟਨ ਵਿੱਚ ਵੇਚਣਾ ਚਾਹੁੰਦੇ ਹਨ, ਪਰੰਤੂ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਕਿਵੇਂ ਕਰਨਾ ਹੈ, ਤਾਂ ਉਹ 2 ਮਈ ਨੂੰ ਇਸ ਬਾਰੇ ਜਾਣ ਸਕਦੇ ਹਨ। ਸ਼ਾਮਲ ਹੋਣ ਦੇ ਇੱਛੁਕ ਵਿਕਰੇਤਾਵਾਂ ਲਈ www.brampton.ca/ReverseVendorTradeshow ਤੇ ਔਨਲਾਈਨ ਰਜਿਸਟਰ ਕਰਨਾ ਲਾਜ਼ਮੀ ਹੈ।

ਟ੍ਰੇਡਸ਼ੋ ਵਿੱਚ, ਸਿਟੀ ਡਿਵੀਜ਼ਨਾਂ ਦੇ ਪ੍ਰਤੀਨਿਧੀ ਸਵਾਲਾਂ ਦੇ ਜਵਾਬ ਦੇਣ ਅਤੇ ਸਿਟੀ ਨਾਲ ਕਾਰੋਬਾਰ ਕਰਨ ਬਾਰੇ ਜਾਣਕਾਰੀ ਦੇਣ ਲਈ ਮੌਜੂਦ ਹੋਣਗੇ। ਵਿਕਰੇਤਾਵਾਂ ਕੋਲ ਸਿਟੀ ਦੇ ਸਟਾਫ ਨਾਲ ਜੁੜਨ ਅਤੇ ਪ੍ਰੋਕਿਊਰਮੈਂਟ (ਖਰੀਦ) ਦੇ ਪ੍ਰਕਾਰਾਂ ਬਾਰੇ ਜਾਣਨ ਦਾ ਮੌਕਾ ਹੋਵੇਗਾ, ਜਿਸ ਉੱਤੇ ਉਹ ਬੋਲੀ ਲਗਾ ਸਕਦੇ ਹਨ।

ਟ੍ਰੇਡਸ਼ੋ ਦੇ ਨਾਲ-ਨਾਲ ਚੱਲਣ ਵਾਲੇ ਛੋਟੇ ਸੈਮੀਨਾਰ ਇਸ ਤੇ ਧਿਆਨ ਕੇਂਦਰਿਤ ਕਰਨਗੇ ਕਿ ਸਿਟੀ ਦੇ ਨਾਲ ਕਾਰੋਬਾਰ ਕਿਵੇਂ ਕੀਤਾ ਜਾਵੇ।

ਪਿਛਲੇ ਸਾਲ ਬ੍ਰੈਂਪਟਨ ਵਿੱਚ ਰਿਵਰਸ ਵੈਂਡਰ ਟ੍ਰੇਡਸ਼ੋ ਪੇਸ਼ ਕੀਤੇ ਜਾਣ ਦੇ ਬਾਅਦ ਤੋਂ ਲੈ ਕੇ 120 ਤੋਂ ਵੱਧ ਨਵੇਂ ਵਿਕਰੇਤਾਵਾਂ ਨੇ ਸਿਟੀ ਕੋਲ ਰਜਿਸਟਰੇਸ਼ਨ ਕਰਵਾਇਆ ਹੈ।

ਝਲਕੀਆਂ

- ਰਿਵਰਸ ਵੈਂਡਰ ਟ੍ਰੇਡਸ਼ੋ ਵੀਰਵਾਰ, 2 ਮਈ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ, ਕਨਸਰਵੇਟਰੀ, ਸਿਟੀ ਹਾਲ, 2 ਵੈਲਿੰਗਟਨ ਸਟ੍ਰੀਟ ਵੈਸਟ (Conservatory, City Hall, 2 Wellington Street West) ਵਿਖੇ ਹੋਵੇਗਾ।
- ਸਿਟੀ ਆਫ ਬ੍ਰੈਂਪਟਨ ਡਿਵੀਜ਼ਨਾਂ ਦੇ ਪ੍ਰਤੀਨਿਧੀ ਗੱਲਬਾਤ ਕਰਨ ਲਈ ਮੌਜੂਦ ਹੋਣਗੇ।
- ਸਵੇਰੇ 10 ਤੋਂ 10:30 ਵਜੇ ਤੱਕ ਅਤੇ 11:30 ਵਜੇ ਤੋਂ ਦੁਪਹਿਰ ਤੱਕ ਵੈਸਟ ਟਾਵਰ (ਡਬਲਯੂ.ਟੀ.) ਟ੍ਰੇਨਿੰਗ ਰੂਮ 2ਏ (West Tower (WT) Training Room 2A) ਵਿੱਚ 30 ਮਿੰਟਾਂ ਦਾ ਇੱਕ ਸੈਮੀਨਾਰ ਆਯੋਜਿਤ ਕੀਤਾ ਜਾਏਗਾ। ਇਹ ਇਸ ਤੇ ਧਿਆਨ ਕੇਂਦਰਿਤ ਕਰੇਗਾ ਕਿ ਸਿਟੀ ਦੇ ਨਾਲ ਕਾਰੋਬਾਰ ਕਿਵੇਂ ਕੀਤਾ ਜਾਵੇ।
- ਸਟਾਫ [BidsandTenders.ca website](http://BidsandTenders.ca) ਤੇ ਰਜਿਸਟਰ ਕਰਨ ਵਿੱਚ ਵਿਕਰੇਤਾਵਾਂ ਦੀ ਮਦਦ ਕਰਨ ਲਈ ਮੌਜੂਦ ਹੋਵੇਗਾ।
- ਅੰਡਰਗ੍ਰਾਊਂਡ ਪਾਰਕਿੰਗ 2 ਵੈਲਿੰਗਟਨ ਸਟ੍ਰੀਟ ਵੈਸਟ (2 Wellington Street West) ਅਤੇ 41 ਜੌਰਜ਼ ਸਟ੍ਰੀਟ ਸਾਊਥ (41 George Street South) ਵਿਖੇ ਉਪਲਬਧ ਹੈ।

ਹਵਾਲਾ

“ਬ੍ਰੈਂਪਟਨ ਇਹ ਜਾਣਨ ਬਾਰੇ ਵੱਡੇ ਅਤੇ ਛੋਟੇ ਸਾਰੇ ਕਾਰੋਬਾਰੀਆਂ ਦਾ ਸੁਆਗਤ ਕਰਦਾ ਹੈ ਕਿ ਉਹ ਸਿਟੀ ਵਿੱਚ ਵਿਕਰੀ ਕਿਵੇਂ ਕਰ ਸਕਦੇ ਹਨ। ਹਰ ਸਾਲ, ਸਿਟੀ ਸਮਾਨ, ਸੇਵਾਵਾਂ ਅਤੇ ਉਸਾਰੀ ਵਿੱਚ \$250 ਮਿਲੀਅਨ ਤੋਂ ਵੱਧ ਪ੍ਰੋਕਿਊਰ (ਖਰੀਦ) ਕਰਦੀ ਹੈ। ਰਿਵਰਸ ਵੈਂਡਰ ਟ੍ਰੇਡਸ਼ੋ, ਵਿਕਰੇਤਾਵਾਂ ਲਈ ਸਿਟੀ ਦੇ

ਵਿਭਾਗਾਂ ਦੇ ਸਟਾਫ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਨ ਅਤੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਦਾ ਬਹੁਤ ਵਧੀਆ ਮੌਕਾ ਹੈ। ਅਸੀਂ ਸਥਾਨਕ ਕਾਰੋਬਾਰੀਆਂ ਨੂੰ ਸਹਿਯੋਗ ਕਰਨ ਅਤੇ ਨਿਰਪੱਖ ਅਤੇ ਪਾਰਦਰਸ਼ੀ ਪ੍ਰੋਕਿਊਰਮੈਂਟ (ਖਰੀਦ) ਪੱਧਤੀਆਂ ਦੀ ਪਾਲਣਾ ਕਰਨ ਲਈ ਵਚਨਬੱਧ ਹਾਂ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਸਿਟੀ ਆਫ ਬ੍ਰੈਂਪਟਨ ਬਾਰੇ ਹੋਰ ਜਾਣਕਾਰੀ ਲਈ, www.brampton.ca ਤੇ ਜਾਓ ਜਾਂ ਸਾਨੂੰ [Twitter](#), [Facebook](#), ਅਤੇ [Instagram](#) ਤੇ ਫਾਲੋ ਕਰੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca